

ਤੁਰੰਤ ਰਿਲੀਜ਼ ਲਈ

ਹੈਲੋਵੀਨ ਆ ਗਿਆ ਹੈ!

ਇਸ ਸਾਲ ਬ੍ਰੈਂਪਟਨ ਵਿੱਚ ਸਪੂਕੀ ਅਤੇ ਸੁਰੱਖਿਅਤ ਰਹੋ

ਬ੍ਰੈਂਪਟਨ, ਓਨਟਾਰੀਓ (13 ਅਕਤੂਬਰ, 2021) – ਹੈਲੋਵੀਨ (Halloween) ਆ ਗਿਆ ਹੈ ਅਤੇ ਇਸ ਸਾਲ ਹਰ ਕੋਈ ਸੁਰੱਖਿਅਤ ਰੂਪ ਨਾਲ, ਕਈ ਤਰ੍ਹਾਂ ਦੇ ਟ੍ਰਿਕ-ਔਰ-ਟ੍ਰੀਟਿੰਗ (ਭੂਤਾਂ ਵਾਲੀ ਪੁਸ਼ਾਕ ਪਹਿਨ ਕੇ ਘਰ-ਘਰ ਜਾ ਕੇ ਕੈਂਡੀਜ਼ ਮੰਗਣਾ) ਅਤੇ ਸਪੂਕੀ ਜਸ਼ਨ ਲਈ ਉਤਸ਼ਾਹਿਤ ਹੈ।

ਇਸ ਸਾਲ, ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜਸ਼ਨ ਮਨਾਉਂਦੇ ਹੋਏ, ਸਿਹਤ ਅਤੇ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇਣ। ਟ੍ਰਿਕ-ਔਰ-ਟ੍ਰੀਟਿੰਗ ਨੂੰ ਬੇਨਤੀ ਕੀਤੀ ਜਾਂਦੀ ਹੈ:

- ਜੇਕਰ ਤੁਸੀਂ ਬੀਮਾਰ ਹੋ ਤਾਂ ਘਰ ਵਿੱਚ ਹੀ ਰਹੋ।
- ਜਿੰਨਾ ਹੋ ਸਕੇ, ਵੱਧ ਤੋਂ ਵੱਧ ਆਉਟਡੋਰ ਟ੍ਰਿਕ-ਔਰ-ਟ੍ਰੀਟ ਕਰੋ।
- ਰਚਨਾਤਮਕ ਬਣੋ ਅਤੇ ਚਿਹਰਾ ਢਕਣ ਵਾਲੀਆਂ ਪੁਸ਼ਾਕਾਂ ਬਣਾਓ! ਯਾਦ ਰੱਖੋ ਕਿ ਪੁਸ਼ਾਕ ਦੇ ਮਾਸਕ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਚਿਹਰਾ ਨਾ ਢਕੋ। ਗੈਰ-ਮੈਡੀਕਲ ਮਾਸਕ (ਕੱਪੜੇ ਦਾ ਬਣਿਆ ਸਧਾਰਨ ਮਾਸਕ) ਦੇ ਉੱਤੇ ਪੁਸ਼ਾਕ ਮਾਸਕ ਨਹੀਂ ਪਹਿਨਣਾ ਚਾਹੀਦਾ ਜਾਂ ਚਿਹਰਾ ਨਹੀਂ ਢਕਣਾ ਚਾਹੀਦਾ ਕਿਉਂਕਿ ਇਹ ਖਤਰਨਾਕ ਹੋ ਸਕਦਾ ਹੈ, ਜੇਕਰ ਪੁਸ਼ਾਕ ਮਾਸਕ ਸਾਹ ਲੈਣ ਵਿੱਚ ਮੁਸ਼ਕਲ ਪੈਦਾ ਕਰਦਾ ਹੋਵੇ।
- ਦਰਵਾਜ਼ਿਆਂ ਤੇ ਭੀੜ ਨਾ ਲਗਾਓ – ਵਾਰੀ-ਵਾਰੀ ਨਾਲ ਜਾਓ, ਇੱਕ ਵਾਰ ਵਿੱਚ ਇੱਕ।
- ਟ੍ਰੀਟਸ ਦੇਣ ਵਾਲਿਆਂ ਦੇ ਨਾਲ ਹਲਕੀ-ਫੁਲਕੀ ਗੱਲਬਾਤ ਕਰਦੇ ਰਹੋ।
- ਚੰਗੀ ਤਰ੍ਹਾਂ ਸਫਾਈ ਰੱਖੋ ਅਤੇ ਵਾਰ-ਵਾਰ ਆਪਣੇ ਹੱਥ ਸੈਨੀਟਾਈਜ਼ ਕਰੋ।

ਜੇਕਰ ਤੁਸੀਂ ਟ੍ਰੀਟਸ ਦੇ ਰਹੇ ਹੋ:

- ਜੇਕਰ ਤੁਸੀਂ ਬੀਮਾਰ ਹੋ ਤਾਂ ਹੈਲੋਵੀਨ ਦੇ ਜਸ਼ਨਾਂ ਵਿੱਚ ਹਿੱਸਾ ਨਾ ਲਵੋ।
- ਟ੍ਰਿਕ-ਔਰ-ਟ੍ਰੀਟਿੰਗ ਦੇ ਨਾਲ ਹਲਕੀ-ਫੁਲਕੀ ਗੱਲਬਾਤ ਕਰੋ।
- ਜਦੋਂ ਸਰੀਰਕ ਦੂਰੀ ਨਾ ਰੱਖੀ ਜਾ ਸਕਦੀ ਹੋਵੇ ਤਾਂ ਚਿਹਰਾ ਢਕਣ ਬਾਰੇ ਸੋਚੋ।
- ਪੁਸ਼ਾਕ ਵਿੱਚ ਮਾਸਕ ਵਾਂਗ ਚਿਹਰਾ ਢਕਣ ਦਾ ਕੱਪੜਾ ਸ਼ਾਮਲ ਕਰਨ ਬਾਰੇ ਸੋਚੋ।
- ਸਿਰਫ਼ ਖਰੀਦੀਆਂ ਹੋਈਆਂ ਅਤੇ ਪੈਕੇਟ ਬੰਦ ਟ੍ਰੀਟਸ ਹੀ ਦੇਵੋ।
- ਟ੍ਰਿਕ-ਔਰ-ਟ੍ਰੀਟਿੰਗ ਨੂੰ ਉਹਨਾਂ ਦੀਆਂ ਟ੍ਰੀਟਸ ਲਈ ਗਾਉਣ ਜਾਂ ਚੀਖਣ ਲਈ ਨਾ ਆਖੋ।
- ਸਾਬੁਣ ਅਤੇ ਪਾਣੀ ਵਰਤਦੇ ਹੋਏ ਜਾਂ ਹੈਂਡ ਸੈਨੀਟਾਈਜ਼ਰ ਦੇ ਨਾਲ ਪੂਰੀ ਸ਼ਾਮ ਵਾਰ-ਵਾਰ ਹੱਥ ਸਾਫ਼ ਕਰੋ।

ਹੈਲੋਵੀਨ ਸਬੰਧੀ ਸੁਰੱਖਿਆ

ਹੈਲੋਵੀਨ ਦੇ ਜਸ਼ਨ ਮਨਾਉਂਦੇ ਸਮੇਂ ਚੌਕਸ ਰਹੋ, ਅੱਗ ਸਬੰਧੀ ਖਤਰਿਆਂ ਤੋਂ ਬਚੋ ਅਤੇ ਸੱਟਾਂ ਨੂੰ ਰੋਕੋ।

ਪੁਸ਼ਾਕ ਚੁਣਦੇ ਸਮੇਂ:

- ਠੋਕਰ ਲੱਗਣ ਅਤੇ ਡਿੱਗਣ ਤੋਂ ਬਚਣ ਲਈ ਪੁਸ਼ਾਕਾਂ ਛੋਟੀਆਂ ਰੱਖੋ।
- ਅੱਗ ਰੋਧੀ ਪੁਸ਼ਾਕਾਂ ਅਤੇ ਐਕਸੈਸਰੀਜ਼ ਚੁਣੋ।
- ਪੂਰੀ ਤਰ੍ਹਾਂ ਰੋਸ਼ਨੀ ਵਿੱਚ ਰਹੋ। ਚਮਕੀਲੇ ਰੰਗਾਂ ਵਾਲੀਆਂ ਪੁਸ਼ਾਕਾਂ ਚੁਣੋ, ਜਿਹਨਾਂ ਨੂੰ ਮੋਟਰ ਵਾਹਨਾਂ ਵਾਲੇ ਸਾਫ਼ ਤੌਰ ਤੇ ਦੇਖਣ ਸਕਣ।

ਸਜਾਵਟ ਕਰਦੇ ਸਮੇਂ:

- ਸੁੱਕੇ ਫੁੱਲ, ਕੋਰਨਸਟੈਕਸ ਅਤੇ ਕਾਗਜ਼ ਨੂੰ ਬਹੁਤ ਜਲਦੀ ਅੱਗ ਲੱਗ ਸਕਦੀ ਹੈ। ਜਲਦੀਆਂ ਲਾਟਾਂ ਅਤੇ ਤਾਪ ਦੇ ਸਰੋਤਾਂ ਤੋਂ ਦੂਰ ਸਜਾਵਟ ਕਰੋ।
- ਬਾਹਰ ਨਿੱਕਲਣ ਦੇ ਰਸਤਿਆਂ ਤੇ ਸਜਾਵਟਾਂ ਨਾ ਕਰੋ ਅਤੇ ਰੁਕਾਵਟਾਂ ਨਾ ਪਾਓ।
- ਬੈਟਰੀ ਨਾਲ ਚੱਲਣ ਵਾਲੀਆਂ ਮੋਮਬੱਤੀਆਂ ਜਾਂ ਜਲਦੀਆਂ ਮੋਮਬੱਤੀਆਂ ਦੀ ਬਜਾਏ ਗਲੇ ਸਟਿੱਕਸ ਦੇ ਨਾਲ ਆਪਣੀ ਜੈਕ-ਓ-ਲਾਲਟੇਨ ਜਲਾਓ।
- ਠੋਕਰ ਲੱਗਣ ਦੇ ਖਤਰਿਆਂ ਨੂੰ ਦੂਰ ਕਰੋ ਅਤੇ ਟ੍ਰਿਕ ਔਰ ਟ੍ਰੀਟਰਸ ਨੂੰ ਸੁਰੱਖਿਅਤ ਰੱਖਣ ਲਈ ਆਉਟਡੋਰ ਲਾਈਟਾਂ ਨੂੰ ਜਗਾ ਕੇ ਰੱਖੋ।
- ਯਕੀਨੀ ਬਣਾਓ ਕਿ ਘਰ ਵਿਚਲੇ ਧੂੰਏਂ ਦੇ ਸਾਰੇ ਅਲਾਰਮ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ।

ਟ੍ਰੀਟ ਐਕਸੈਸੀਬਲੀ

ਬ੍ਰੈਂਪਟਨ ਇੱਕ ਮੋਜੈਕ ਹੈ ਅਤੇ ਸਿਟੀ ਆਫ ਬ੍ਰੈਂਪਟਨ, ਆਪਣੀ ਵੰਨ-ਸੁਵੰਨੀ ਕਮਿਊਨਿਟੀ ਵਿੱਚ ਸਾਰਿਆਂ ਲਈ ਪਹੁੰਚ-ਯੋਗਤਾ ਅਤੇ ਆਪਣੇਪਣ ਦੀ ਭਾਵਨਾ ਨੂੰ ਵਧਾਉਣ ਦੇ ਮੌਕਿਆਂ ਦੀ ਪਛਾਣ ਕਰਨ ਲਈ ਵਚਨਬੱਧ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਟ੍ਰਿਕ-ਔਰ-ਟ੍ਰੀਟਿੰਗ ਦੇ ਰੁਕਾਵਟ-ਮੁਕਤ ਅਤੇ ਪਹੁੰਚਯੋਗ ਰਸਤਿਆਂ ਵਿੱਚ ਵਾਧਾ ਕਰਨ ਲਈ, ਆਪਣੇ ਸਾਈਨ ਬਾਇ-ਲਾਅ (ਸਾਈਨ ਬੋਰਡਾਂ ਬਾਰੇ ਉਪ-ਕਨੂੰਨ) (Sign By-law) ਵਿੱਚ ਸੁਧਾਰ ਦੀ ਪ੍ਰਵਾਨਗੀ ਦਿੱਤੀ ਸੀ। ਬ੍ਰੈਂਪਟਨ ਦੇ ਮਕਾਨ ਮਾਲਕ, ਨਿਵਾਸੀਆਂ ਨੂੰ ਇਹ ਦੱਸਣ ਲਈ ਵਾਸਤੇ ਆਪਣੇ ਮੋਹਰਲੇ ਲਾਅਨ ਤੇ ਟ੍ਰੀਟ ਐਕਸੈਸੀਬਲੀ (Treat Accessibly) ਦਾ ਸਾਈਨ ਬੋਰਡ ਲਗਾ ਸਕਦੇ ਹਨ ਕਿ ਜੇਕਰ ਕਿਸੇ ਟ੍ਰਿਕ-ਔਰ-ਟ੍ਰੀਟਰ ਨੂੰ ਅਪਾਹਜਪੁਣਾ ਹੈ, ਤਾਂ ਉਹ ਉਹਨਾਂ ਦੇ ਘਰ ਵਿਖੇ ਬਿਨਾਂ ਰੁਕਾਵਟਾਂ ਦੇ ਹੈਲੋਵੀਨ ਦਾ ਅਨੁਭਵ ਲੈ ਸਕਦੇ ਹਨ।

ਟ੍ਰੀਟ ਐਕਸੈਸੀਬਲੀ ਲਈ ਮਕਾਨ ਮਾਲਕਾਂ ਵਾਸਤੇ ਹੇਠਾਂ ਲਿਖੇ ਸੁਝਾਅ ਵੀ ਹਨ:

- ਯਕੀਨੀ ਬਣਾਓ ਕਿ ਟ੍ਰਿਕ-ਔਰ-ਟ੍ਰੀਟਿੰਗ ਖੇਤਰ ਦੇ ਰਸਤੇ ਵਿੱਚ ਪੂਰੀ ਰੋਸ਼ਨੀ ਹੈ।
- ਡ੍ਰਾਈਵਵੇਜ਼ ਅਤੇ ਪਾਥਵੇਜ਼ ਤੇ ਰੱਖੀਆਂ ਵਸਤਾਂ ਹਟਾਓ
- ਟ੍ਰਿਕ-ਔਰ-ਟ੍ਰੀਟਰ ਲਈ ਬਿਹਤਰ ਪਹੁੰਚ-ਯੋਗਤਾ ਵਾਸਤੇ ਡ੍ਰਾਈਵਵੇ ਤੋਂ ਕਾਰਾਂ ਹਟਾਓ
- ਡ੍ਰਾਈਵਵੇ ਦੇ ਅੰਤ ਵਿੱਚ, ਗੈਰਾਜ ਦੇ ਬਾਹਰ ਜਾਂ ਵਹੀਕਲ ਦੇ ਟ੍ਰੰਕ ਤੇ ਟ੍ਰਿਕ-ਔਰ-ਟ੍ਰੀਟ ਸਟੇਸ਼ਨ ਬਣਾਓ।
- ਝਿਲਮਿਲਾਉਂਦੀਆਂ ਲਾਈਟਾਂ ਜਾਂ ਤੇਜ਼-ਅਵਾਜ਼ ਵਾਲੀਆਂ, ਅਚਾਨਕ ਉੱਚੇ ਸ਼ੋਰ ਕਰਨ ਵਾਲੀਆਂ ਚੀਜ਼ਾਂ ਵਰਤਣ ਤੋਂ ਪਰਹੇਜ਼ ਕਰੋ।
- ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਅਤੇ ਬਚਾ ਕੇ ਰੱਖੋ।

ਟ੍ਰੀਟ ਐਕਸੈਸੀਬਲੀ ਬਾਰੇ ਹੋਰ ਜਾਣਨ ਲਈ, www.treataccessibly.com ਤੇ ਜਾਓ। ਸਿਟੀ ਵਿਖੇ ਪਹੁੰਚ-ਯੋਗਤਾ ਬਾਰੇ ਹੋਰ ਜਾਣਕਾਰੀ ਲਈ, www.brampton.ca/accessibility ਤੇ ਜਾਓ।

ਫ੍ਰਾਈਟ ਨਾਈਟਸ

ਬ੍ਰੈਂਪਟਨ ਦੇ ਚੇਵੇਂ ਰੋਕੀਏਸ਼ਨ ਸੈਂਟਰਾਂ ਵਿਖੇ ਵਿਅਕਤੀਗਤ ਫ੍ਰਾਈਟ ਨਾਈਟਸ (Fright Nights), 16, 22, 23 ਅਤੇ 29 ਨੂੰ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਹੋ ਰਹੀਆਂ ਹਨ। ਰਜਿਸਟਰੇਸ਼ਨ ਜ਼ਰੂਰੀ ਹੈ ਅਤੇ ਦਾਖਲਾ ਮੁਫਤ ਹੈ। ਮਜ਼ੇਦਾਰ ਸਪੂਕਟਾਕਿਊਲਰ ਪਰਿਵਾਰਕ ਪ੍ਰੋਗਰਾਮਾਂ ਵਾਸਤੇ ਸਾਡੇ ਨਾਲ ਜੁੜੋ, ਜਿਹਨਾਂ ਵਿੱਚ ਸ਼ਾਮਲ ਹਨ:

- ਸਪੂਕੀ ਫੈਮਿਲੀ ਮੂਵੀ ਨਾਈਟ (Spooky Family Movie Night) *
- ਵੈਗਨ ਰਾਈਡਸ (Wagon Rides)*
- Zombie Zumba™ (ਜ਼ੋਂਬੀ ਜੁੰਬਾ™)
- ਏਅਰਬੁਰਸ਼ ਟੈਟੂਜ਼ (Airbrush Tattoos)
- ਕ੍ਰਾਫਟਸ
- ਮਨੋਰੰਜਨ
- ਮਾਰਸ਼ਮੈਲੋ ਰੋਸਟਿੰਗ (Marshmallow Roasting)

*ਚੋਣਵੀਆਂ ਥਾਵਾਂ

ਬ੍ਰੈਂਪਟਨ ਰੇਕ੍ਰੀਏਸ਼ਨ (Brampton Recreation) ਵੀ, 13, 20 ਅਤੇ 29 ਅਕਤੂਬਰ ਨੂੰ ਚੋਣਵੇਂ ਰੇਕ੍ਰੀਏਸ਼ਨ ਸੈਂਟਰਾਂ ਵਿਖੇ, ਸਪੂਕੀ ਸਵਿਮ (Spooky Swim) ਅਤੇ ਸਕੇਟਸ (Skates) ਦਾ ਆਯੋਜਨ ਕਰ ਰਿਹਾ ਹੈ। ਫ੍ਰਾਈਟ ਨਾਈਟਸ ਅਤੇ ਸਪੂਕੀ ਸਵਿਮ ਅਤੇ ਸਕੇਟਸ ਵਾਸਤੇ ਰਜਿਸਟਰ ਕਰਨ ਲਈ, [ਇੱਥੇ ਕਲਿੱਕ ਕਰੋ \(click here\)](#)।

ਪੰਪਕਿਨ ਪਾਰਟੀ

ਪੰਪਕਿਨ ਪਾਰਟੀ (Pumpkin Party) ਹੈਲੋਵੀਨ ਦੇ ਜੇਸ਼ ਨੂੰ ਇੱਕ ਹੋਰ ਦਿਨ ਬਣਾਏ ਰੱਖਦੀ ਹੈ - ਅਤੇ ਇਸ ਵਾਰ, ਇਹ ਪਹਿਲਾਂ ਤੋਂ ਕਿਤੇ ਵੱਧ ਮਜ਼ੇਦਾਰ ਹੈ! 1 ਨਵੰਬਰ ਨੂੰ ਸ਼ਾਮ 4 ਵਜੇ ਤੋਂ ਰਾਤ 8 ਵਜੇ ਤੱਕ, ਆਪਣੀ ਪੁਸ਼ਾਕ ਪਹਿਨ ਕੇ ਕੇਨ ਵਿਲੇਨਸ ਸਕਵੇਅਰ (Ken Whillans Square) ਵਿਖੇ ਆਪਣਾ ਕੱਦੂ ਲੈ ਕੇ ਆਓ। ਐਨਵਾਇਰੋਡ੍ਰਮ (EnviroDrum) ਵੱਲੋਂ ਪੇਸ਼ ਕੀਤੇ ਜਾਣ ਵਾਲੇ ਲਾਈਵ ਮਨੋਰੰਜਨ ਦਾ ਅਨੰਦ ਮਾਣੋ ਅਤੇ ਪੌਪਕੋਰਨ ਅਤੇ ਗਰਮ ਐਪਲ ਸਾਈਡਰ ਵਰਗੀਆਂ ਮੁਫਤ ਚੀਜ਼ਾਂ ਦਾ ਮਜ਼ਾ ਲਓ। ਕਾਰਜਕਰਮ ਤੋਂ ਬਾਅਦ ਕੱਦੂ ਕੰਪੋਸਟ ਕੀਤੇ ਜਾਣਗੇ।

ਜਸ਼ਨ ਮਨਾਉਂਦੇ ਸਮੇਂ ਸੁਰੱਖਿਅਤ ਰਹੋ। ਜਦੋਂ ਸਰੀਰਕ ਦੂਰੀ ਨਾ ਰੱਖੀ ਜਾ ਸਕਦੀ ਹੋਵੇ ਤਾਂ ਮਾਸਕਾਂ ਦੀ ਪੁਰਜੋਰ ਸਲਾਹ ਦਿੱਤੀ ਜਾਂਦੀ ਹੈ। ਪੰਪਕਿਨ ਪਾਰਟੀ ਨੂੰ ਸਵਿਸ ਚੈਲੇ (Swiss Chalet) ਵੱਲੋਂ ਉਦਾਰਤਾਪੂਰਬਕ ਪ੍ਰਾਯੋਜਿਤ (ਸਪਾਂਸਰ) ਕੀਤਾ ਗਿਆ ਹੈ। ਵੇਰਵਿਆਂ ਲਈ, www.brampton.ca/recreation ਤੇ ਜਾਓ।

ਕ੍ਰਾਫਟੀ ਕੋਸਟਿਊਮ ਕੋਂਟੈਸਟ (ਸ਼ਿਲਪਕਾਰੀ ਵਾਲੀ ਪੁਸ਼ਾਕ ਦਾ ਮੁਕਾਬਲਾ)

ਤੁਹਾਨੂੰ 2021 ਹੈਲੋਵੀਨ ਕ੍ਰਾਫਟੀ ਕੋਸਟਿਊਮ ਕੋਂਟੈਸਟ (2021 Halloween Crafty Costume Contest) ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ, ਜਿਸਦਾ ਆਯੋਜਨ ਮੇਅਰ ਪੈਟਰਿਕ ਬ੍ਰਾਊਨ (Patrick Brown) ਅਤੇ ਬ੍ਰੈਂਪਟਨ ਸਿਟੀ ਕਾਉਂਸਿਲ ਦੇ ਮੈਂਬਰਾਂ ਵੱਲੋਂ ਕੀਤਾ ਜਾ ਰਿਹਾ ਹੈ। ਆਪਣੀ ਰਚਨਾਤਮਕ ਅਤੇ ਭੂਤਾਂ ਵਾਲੀ ਕਲਾ ਦਿਖਾਓ - #BramptonCraftiestCostume2021 ਵਰਤਦੇ ਹੋਏ ਆਪਣੀ ਪੁਸ਼ਾਕ ਪਹਿਨ ਕੇ ਫੋਟੋ ਪੋਸਟ ਕਰੋ ਜਾਂ ਇਸਨੂੰ 31 ਅਕਤੂਬਰ, ਰਾਤ 8 ਵਜੇ ਤੱਕ events@brampton.ca ਤੇ ਈਮੇਲ ਕਰੋ। ਜੇਤੂਆਂ ਦਾ ਐਲਾਨ, 1 ਨਵੰਬਰ ਨੂੰ ਕੀਤਾ ਜਾਵੇਗਾ। ਹਿੱਸਾ ਲੈਣ ਵਾਲਿਆਂ ਦੀ ਉਮਰ 10 ਸਾਲ ਜਾਂ ਇਸਤੋਂ ਘੱਟ ਹੋਣੀ ਲਾਜ਼ਮੀ ਹੈ।

ਮੁਕਾਬਲੇ ਦੇ ਨਿਯਮ ਅਤੇ ਯੋਗਤਾ ਬਾਰੇ ਜਾਣਕਾਰੀ brampton.ca/recreation ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਹਵਾਲੇ

“ਮੈਂ ਬੇਹੱਦ ਉਤਸ਼ਾਹਿਤ ਹਾਂ ਕਿ ਸਾਡੇ ਨਿਵਾਸੀ ਇਸ ਸਾਲ ਫਿਰ ਹੈਲੋਵੀਨ ਦਾ ਜਸ਼ਨ ਮਨਾ ਰਹੇ ਹਨ। ਮੈਂ ਬ੍ਰੈਂਪਟਨ ਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਉਹਨਾਂ ਸਾਰੇ ਪ੍ਰੋਗਰਾਮਾਂ ਦਾ ਫਾਇਦਾ ਲੈਣ, ਜੋ ਸਿਟੀ ਸਪੂਕੀ ਜਸ਼ਨ ਵਿੱਚ ਪੇਸ਼ ਕਰ ਰਹੀ ਹੈ। ਫ੍ਰਾਈਟ ਨਾਈਟਸ ਤੋਂ ਲੈ ਕੇ, ਕ੍ਰਾਫਟੀ ਕੋਸਟਿਊਮ ਕੋਂਟੈਸਟ, ਗ੍ਰੇਟ ਪੰਪਕਿਨ ਪਾਰਟੀ ਤੱਕ, ਹਰ ਕਿਸੇ ਵਾਸਤੇ ਅਨੰਦ ਮਾਨਣ ਲਈ ਬਹੁਤ ਕੁਝ ਹੈ। ਕਿਰਪਾ ਕਰਕੇ ਜਸ਼ਨ ਮਨਾਉਂਦੇ ਸਮੇਂ ਸਾਡੀ ਕਮਿਊਨਿਟੀ ਦੀ ਸਿਹਤ ਅਤੇ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿਓ। ਮੇਰੇ ਵੱਲੋਂ ਸਾਰੇ ਨਿਵਾਸੀਆਂ ਨੂੰ - ਹੈਲੋਵੀਨ ਦੀ ਵਧਾਈ ਹੋਵੇ!”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਇੱਕ ਮੇਜ਼ੇਕ ਹੈ ਅਤੇ ਸਿਟੀ ਆਫ ਬ੍ਰੈਂਪਟਨ ਦੀ ਅਤੇ ਰੀਜਨ ਆਫ ਪੀਲ ਦੀ ਐਕਸੈਸੀਬਿਲਿਟੀ ਐਡਵਾਈਜਰੀ ਕਮੇਟੀ ਦੇ ਮੈਂਬਰ ਵਜੋਂ, ਮੈਨੂੰ ਮਾਣ ਹੈ ਕਿ ਸਾਡੀ ਕਾਉਂਸਿਲ ਨੇ ਟ੍ਰੀਟ ਐਕਸੈਸੀਬਿਲਿਟੀ ਪ੍ਰੋਗਰਾਮ ਦੀ ਹਿਮਾਇਤ ਲਈ ਸਾਡੇ ਸਾਈਨ-ਬਾਇ-ਲਾਅ ਵਿੱਚ ਸੁਧਾਰ ਕੀਤਾ ਹੈ। ਮੈਂ ਬ੍ਰੈਂਪਟਨ ਦੇ ਨਿਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਆਪਣੇ ਮੋਹਰਲੇ ਲਾਅਨਾਂ ਤੇ ਪੂਰੇ ਮਾਣ ਦੇ ਨਾਲ ਟ੍ਰੀਟ ਐਕਸੈਸੀਬਿਲਿਟੀ ਦਾ ਸਾਈਨ ਬੋਰਡ ਲਗਾਉਣ। ਮੈਂ ਸਾਡੀ ਕਮਿਊਨਿਟੀ ਦੇ ਬੱਚਿਆਂ ਲਈ ਸੁਰੱਖਿਅਤ, ਪਹੁੰਚਯੋਗ ਅਤੇ ਸ਼ਮੂਲੀਅਤ ਵਾਲੇ ਜਸ਼ਨ ਦੀ ਕਾਮਨਾ ਕਰਦਾ ਹਾਂ ਅਤੇ ਹੈਲੋਵੀਨ ਦੀ ਵਧਾਈ ਦਿੰਦਾ ਹਾਂ।”

- ਪੈਟ ਫੋਰਟਿਨੀ (Pat Fortini), ਰੀਜਨਲ ਕਾਉਂਸਲਰ, ਵਾਰਡਸ 7 ਅਤੇ 8; ਮੈਂਬਰ, ਸਿਟੀ ਆਫ ਬ੍ਰੈਂਪਟਨ ਐਕਸੈਸੀਬਿਲਿਟੀ ਐਡਵਾਈਜਰੀ ਕਮੇਟੀ; ਮੈਂਬਰ, ਰੀਜਨ ਆਫ ਪੀਲ ਐਕਸੈਸੀਬਿਲਿਟੀ ਐਡਵਾਈਜਰੀ ਕਮੇਟੀ

“ਮੈਨੂੰ ਇਸ ਸਾਲ ਫਿਰ ਪੰਪਕਿਨ ਪਾਰਟੀ ਦੇ ਜਸ਼ਨ ਦਾ ਆਯੋਜਨ ਦੇਖ ਕੇ ਬਹੁਤ ਖੁਸ਼ ਹੋ ਰਹੀ ਹੈ। ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ ਅਤੇ ਇਹ ਕਾਰਜਕਰਮ ਨਿਵਾਸੀਆਂ ਨੂੰ ਨਾ ਸਿਰਫ਼ ਇੱਕ ਹੋਰ ਵਾਰ ਆਪਣੀਆਂ ਮੂਰਤੀ ਕਲਾਂ ਸਬੰਧੀ ਕੁਸ਼ਲਤਾ ਦਿਖਾਉਣ ਦਾ, ਬਲਕਿ ਆਪਣੇ ਕੱਦੂਆਂ ਨੂੰ ਕੰਪੋਸਟ ਕਰਕੇ ਉਹਨਾਂ ਨੂੰ ਸਹੀ ਢੰਗ ਨਾਲ ਨਿਬੇੜਨ ਦਾ ਮੌਕਾ ਵੀ ਦਿੰਦਾ ਹੈ। ਕੁਝ ਸ਼ਾਨਦਾਰ ਇਨਾਮ ਜਿੱਤਣ ਦੇ ਮੌਕੇ ਲਈ, ਕ੍ਰਾਫਟੀ ਕੋਸਟਿਊਮ ਕੋਂਟੈਸਟ ਵਿੱਚ ਵੀ ਹਿੱਸਾ ਲੈਣਾ ਨਾ ਭੁੱਲੋ।”

- ਹਰਕੀਰਤ ਸਿੰਘ (Harkirat Singh), ਸਿਟੀ ਕਾਉਂਸਲਰ, ਵਾਰਡਸ 9 ਅਤੇ 10; ਚੇਅਰ, ਕਾਰਪੋਰੇਟ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਹੈਲੋਵੀਨ ਆ ਗਿਆ ਹੈ ਅਤੇ ਸਾਡੇ ਸਪੂਕਟਾਕਿਉਲਰ ਵਿਅਕਤੀਗਤ ਕਾਰਜਕਰਮ, ਫ੍ਰਾਈਟ ਨਾਈਟਸ ਅਤੇ ਗ੍ਰੇਟ ਪੰਪਕਿਨ ਪਾਰਟੀ ਵੀ ਫਿਰ ਆ ਗਏ ਹਨ। ਮੈਂ ਹਰ ਕਿਸੇ ਨੂੰ ਸਲਾਹ ਦਿੰਦੀ ਹਾਂ ਕਿ ਸੁਰੱਖਿਅਤ ਰੂਪ ਨਾਲ ਜਸ਼ਨ ਮਨਾਓ, ਸਰੀਰਕ ਦੂਰੀ ਰੱਖੋ ਅਤੇ ਜਦੋਂ ਇਹ ਸੰਭਵ ਨਾ ਹੋਵੇ ਤਾਂ ਮਾਸਕ ਪਹਿਨੋ। ਬ੍ਰੈਂਪਟਨ ਨੂੰ ਹੈਲੋਵੀਨ ਦੀ ਵਧਾਈ ਹੋਵੇ!”

- ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ

[Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Prabhjot.Kainth@brampton.ca